

 Print Page

Sri Guru Granth Sahib

Displaying 677 of

ਧਨਾਸਰੀ ਮਃ ੫ ॥

Dhhanasaree Ma 5 ॥

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੭

ਸੋ ਕਤ ਡਰੈ ਜਿ ਖਸਮੁ ਸਮ੍ਹਾਰੈ ॥

So Kath Ddarai J Khasam Samhaarai ॥

One who contemplates his Lord and Master - why should he be afraid?

ਧਨਾਸਰੀ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧

Raag Dhanaasree Guru Arjan Dev

ਡਰਿ ਡਰਿ ਪਚੇ ਮਨਮੁਖ ਵੇਚਾਰੇ ॥੧॥ ਰਹਾਉ ॥

Ddar Ddar Pachae Manamukh Vaechaarae ॥1॥ Rehaao ॥

The wretched self-willed manmukhs are ruined through fear and dread. ॥1॥Pause॥

ਧਨਾਸਰੀ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧

Raag Dhanaasree Guru Arjan Dev

ਸਿਰ ਉਪਰਿ ਮਾਤ ਪਿਤਾ ਗੁਰਦੇਵ ॥

Sir Oopar Maath Pithaa Guradhaev ॥

The Divine Guru, my mother and father, is over my head.

ਧਨਾਸਰੀ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੨

Raag Dhanaasree Guru Arjan Dev

ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥

Safal Moorath Jaa Kee Niramal Saev ॥

His image brings prosperity; serving Him, we become pure.

ਧਨਾਸਰੀ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੨

Raag Dhanaasree Guru Arjan Dev

ਏਕੁ ਨਿਰੰਜਨੁ ਜਾ ਕੀ ਰਾਸਿ ॥

Eaek Niranjan Jaa Kee Raas ॥

The One Lord, the Immaculate Lord, is our capital.

ਧਨਾਸਰੀ (ਮਃ ੫) (੨੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੨

Raag Dhanaasree Guru Arjan Dev

ਮਿਲਿ ਸਾਧਸੰਗਤਿ ਹੋਵਤ ਪਰਗਾਸ ॥੧॥

Mil Saadhhasangath Hovath Paragaas ||1||

Joining the Saadh Sangat, the Company of the Holy, we are illumined and enlightened. ||1||

ਧਨਾਸਰੀ (ਮਃ ੫) (੨੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੩

Raag Dhanaasree Guru Arjan Dev

ਜੀਅਨ ਕਾ ਦਾਤਾ ਪੂਰਨ ਸਭ ਠਾਇ ॥

Jeean Kaa Dhaathaa Pooran Sabh Thaae ||

The Giver of all beings is totally pervading everywhere.

ਧਨਾਸਰੀ (ਮਃ ੫) (੨੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੩

Raag Dhanaasree Guru Arjan Dev

ਕੋਟਿ ਕਲੇਸ ਮਿਟਹਿ ਹਰਿ ਨਾਇ ॥

Kott Kalaes Mittehi Har Naae ||

Millions of pains are removed by the Lord's Name.

ਧਨਾਸਰੀ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੩

Raag Dhanaasree Guru Arjan Dev

ਜਨਮ ਮਰਨ ਸਗਲਾ ਦੁਖੁ ਨਾਸੈ ॥

Janam Maran Sagalaa Dhukh Naasai ||

All the pains of birth and death are taken away

ਧਨਾਸਰੀ (ਮਃ ੫) (੨੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੪

Raag Dhanaasree Guru Arjan Dev

ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥

Guramukh Jaa Kai Man Than Baasai ||2||

From the Gurmukh, within whose mind and body the Lord dwells. ||2||

ਧਨਾਸਰੀ (ਮਃ ੫) (੨੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੪

Raag Dhanaasree Guru Arjan Dev

ਜਿਸ ਨੋ ਆਪਿ ਲਏ ਲੜਿ ਲਾਇ ॥

Jis No Aap Leae Larr Laae ||

He alone, whom the Lord has attached to the hem of His robe,

ਧਨਾਸਰੀ (ਮਃ ੫) (੨੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੪

Raag Dhanaasree Guru Arjan Dev

ਦਰਗਹ ਮਿਲੈ ਤਿਸੈ ਹੀ ਜਾਇ ॥

Dharageh Milai Thisai Hee Jaae ||

Obtains a place in the Court of the Lord.

ਧਨਾਸਰੀ (ਮਃ ੫) (੨੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੫

Raag Dhanaasree Guru Arjan Dev

ਸੇਈ ਭਗਤ ਜਿ ਸਾਚੇ ਭਾਣੇ ॥

Saeer Bhagath J Saachae Bhaanae ||

They alone are devotees, who are pleasing to the True Lord.

ਧਨਾਸਰੀ (ਮਃ ੫) (੨੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੫

Raag Dhanaasree Guru Arjan Dev

ਜਮਕਾਲ ਤੇ ਭਏ ਨਿਕਾਣੇ ॥੩॥

Jamakaal Thae Bheae Nikaanae ||3||

They are freed from the Messenger of Death. ||3||

ਧਨਾਸਰੀ (ਮਃ ੫) (੨੪) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੫

Raag Dhanaasree Guru Arjan Dev

ਸਾਚਾ ਸਾਹਿਬੁ ਸਚੁ ਦਰਬਾਰੁ ॥

Saachaa Saahib Sach Dharabaar ||

True is the Lord, and True is His Court.

ਧਨਾਸਰੀ (ਮਃ ੫) (੨੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੬

Raag Dhanaasree Guru Arjan Dev

ਕੀਮਤਿ ਕਉਣੁ ਕਹੈ ਬੀਚਾਰੁ ॥

Keemath Koun Kehai Beechaar ||

Who can contemplate and describe His value?

ਧਨਾਸਰੀ (ਮਃ ੫) (੨੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੬

Raag Dhanaasree Guru Arjan Dev

ਘਟਿ ਘਟਿ ਅੰਤਰਿ ਸਗਲ ਅਧਾਰੁ ॥

Ghatt Ghatt Anthar Sagal Adhhaar ||

He is within each and every heart, the Support of all.

ਧਨਾਸਰੀ (ਮਃ ੫) (੨੪) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੬

Raag Dhanaasree Guru Arjan Dev

ਨਾਨਕੁ ਜਾਚੈ ਸੰਤ ਰੇਣਾਰੁ ॥੪॥੩॥੨੪॥

Naanak Jaachai Santh Raenaar ||4||3||24||

Nanak begs for the dust of the Saints. ||4||3||24||

ਧਨਾਸਰੀ (ਮਃ ੫) (੨੪) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੬

Raag Dhanaasree Guru Arjan Dev

ਧਨਾਸਰੀ ਮਹਲਾ ੫

Dhahanasaree Mehalaa 5

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੭

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੭

ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥

Ghar Baahar Thaeraa Bharavaasaa Thoo Jan Kai Hai Sang ||

At home, and outside, I place my trust in You; You are always with Your humble servant.

ਧਨਾਸਰੀ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੯

Raag Dhanaasree Guru Arjan Dev

ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥੧॥

Kar Kirapaa Preetham Prabh Apunae Naam Japo Har Rang ||1||

Bestow Your Mercy, O my Beloved God, that I may chant the Lord's Name with love. ||1||

ਧਨਾਸਰੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੯

Raag Dhanaasree Guru Arjan Dev

ਜਨ ਕਉ ਪ੍ਰਭ ਅਪਨੇ ਕਾ ਤਾਣੁ ॥

Jan Ko Prabh Apanae Kaa Thaana ||

God is the strength of His humble servants.

ਧਨਾਸਰੀ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੦

Raag Dhanaasree Guru Arjan Dev

ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥

Jo Thoo Karehi Karaavehi Suaamee Saa Masalath Paravaan || Rehaao ||

Whatever You do, or cause to be done, O Lord and Master, that outcome is acceptable to me. ||Pause||

ਧਨਾਸਰੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੦

Raag Dhanaasree Guru Arjan Dev

ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥

Path Paramaesar Gath Naaraaein Dhhan Gupaal Gun Saakhee ||

The Transcendent Lord is my honor; the Lord is my emancipation; the glorious sermon of the Lord is my wealth.

ਧਨਾਸਰੀ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੧

Raag Dhanaasree Guru Arjan Dev

ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥

Charan Saran Naanak Dhaas Har Har Santhee Eih Bidhh Jaathee ||2||1||25||

Slave Nanak seeks the Sanctuary of the Lord's feet; from the Saints, he has learned this way of life.

||2||1||25||

ਧਨਾਸਰੀ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੧

Raag Dhanaasree Guru Arjan Dev

ਧਨਾਸਰੀ ਮਹਲਾ ੫ ॥

Dhhanasaree Mehalaa 5 ||

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੭

ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥

Sagal Manorathh Prabh Thae Paaeae Kanth Laae Gur Raakhae ||

God has fulfilled all my desires. Holding me close in His embrace, the Guru has saved me.

ਧਨਾਸਰੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੨

Raag Dhanaasree Guru Arjan Dev

ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥੧॥

Sansaar Saagar Mehi Jalan N Dheenae Kinai N Dhuthar Bhaakhae ||1||

He has saved me from burning in the ocean of fire, and now, no one calls it impassible. ||1||

ਧਨਾਸਰੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੩

Raag Dhanaasree Guru Arjan Dev

ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥

Jin Kai Man Saachaa Bisvaas ||

Those who have true faith in their minds,

ਧਨਾਸਰੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੩

Raag Dhanaasree Guru Arjan Dev

ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥

Paekh Paekh Suaamee Kee Sobhaa Aanadh Sadhaa Oulaas || Rehaao ||

Continually behold the Glory of the Lord; they are forever happy and blissful. ||Pause||

ਧਨਾਸਰੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੩

Raag Dhanaasree Guru Arjan Dev

ਚਰਨ ਸਰਨਿ ਪੂਰਨ ਪਰਮੇਸੁਰ ਅੰਤਰਜਾਮੀ ਸਾਖਿਓ ॥

Charan Saran Pooran Paramaesur Antharajaamee Saakhiou ||

I seek the Sanctuary of the feet of the Perfect Transcendent Lord, the Searcher of hearts; I behold Him ever-present.

ਧਨਾਸਰੀ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੪

Raag Dhanaasree Guru Arjan Dev

ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥

Jaan Boojh Apanaa Keeou Naanak Bhagathan Kaa Ankur Raakhiou ||2||2||26||

In His wisdom, the Lord has made Nanak His own; He has preserved the roots of His devotees. ||2||2||26||

ਧਨਾਸਰੀ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੫

Raag Dhanaasree Guru Arjan Dev

ਧਨਾਸਰੀ ਮਹਲਾ ੫ ॥

Dhhanasaree Mehalaa 5 ||

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੭

ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥

Jeh Jeh Paekho Theh Hajoor Dhoor Kathahu N Jaaee ||

Wherever I look, there I see Him present; He is never far away.

ਧਨਾਸਰੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੫

Raag Dhanaasree Guru Arjan Dev

ਰਵਿ ਰਹਿਆ ਸਰਬਤ੍ਰੁ ਮੈ ਮਨ ਸਦਾ ਧਿਆਈ ॥੧॥

Rav Rehiaa Sarabathr Mai Man Sadhaa Dhhaiaaee ||1||

He is all-pervading, everywhere; O my mind, meditate on Him forever. ||1||

ਧਨਾਸਰੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੬

Raag Dhanaasree Guru Arjan Dev

ਈਤ ਉਤ ਨਹੀ ਬੀਛੁੜੈ ਸੋ ਸੰਗੀ ਗਨੀਐ ॥

Eeth Ooth Nehee Beeshhurrai So Sangee Ganeeai ||

He alone is called your companion, who will not be separated from you, here or hereafter.

ਧਨਾਸਰੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੬

Raag Dhanaasree Guru Arjan Dev

ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ ॥ ਰਹਾਉ ॥

Binas Jaae Jo Nimakh Mehi So Alap Sukh Bhaneeai || Rehaao ||

That pleasure, which passes away in an instant, is trivial. ||Pause||

ਧਨਾਸਰੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੭

Raag Dhanaasree Guru Arjan Dev

ਪ੍ਰਤਿਪਾਲੈ ਅਪਿਆਉ ਦੇਇ ਕਛੁ ਉਨ ਨ ਹੋਈ ॥

Prathipaalai Apiaao Dhaee Kashh Oon N Hoei ||

He cherishes us, and gives us sustenance; He does not lack anything.

ਧਨਾਸਰੀ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੮

Raag Dhanaasree Guru Arjan Dev

ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥

Saas Saas Sanmaalathaa Maeraa Prabh Soei ||2||

With each and every breath, my God takes care of His creatures. ||2||

ਧਨਾਸਰੀ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੮

Raag Dhanaasree Guru Arjan Dev

ਅਛਲ ਅਛੇਦ ਅਪਾਰ ਪ੍ਰਭ ਉਚਾ ਜਾ ਕਾ ਰੂਪੁ ॥

Ashhal Ashhaedh Apaar Prabh Oochaa Jaa Kaa Roop ||

God is undeceiveable, impenetrable and infinite; His form is lofty and exalted.

ਧਨਾਸਰੀ (ਮਃ ੫) (੨੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੯

Raag Dhanaasree Guru Arjan Dev

ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੁਪੁ ॥੩॥

Jap Jap Karehi Anandh Jan Acharaj Aanoop ||3||

Chanting and meditating on the embodiment of wonder and beauty, His humble servants are in bliss. ||3||

ਧਨਾਸਰੀ (ਮਃ ੫) (੨੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੯

Raag Dhanaasree Guru Arjan Dev

ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥

Saa Math Dhaehu Dhaeiaal Prabh Jith Thumehi Araadhhaa ॥

Bless me with such understanding, O Merciful Lord God, that I might remember You.

ਧਨਾਸਰੀ (ਮਃ ੫) (੨੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੬੭੭ ਪੰ. ੧੯

Raag Dhanaasree Guru Arjan Dev